

 Print Page

Sri Guru Granth Sahib

Displaying 969 of

ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥

Thrisanaa Kaam Krodhh Madh Mathasar Kaatt Kaatt Kas Dheen Rae ||1||

Cut up desire, sexuality, anger, pride and envy, and let them be the fermenting bark. ||1||

ਰਾਮਲਕੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧

Raag Raamkali Bhagat Kabir

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥

Koe Hai Rae Santh Sehaj Sukh Anthar Jaa Ko Jap Thap Dhaeo Dhalaalee Rae ||

Is there any Saint, with intuitive peace and poise deep within, unto whom I might offer my meditation and austerities as payment?

ਰਾਮਲਕੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧

Raag Raamkali Bhagat Kabir

ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥

Eaek Boondh Bhar Than Man Dhaevo Jo Madh Dhaee Kalaalee Rae ||1|| Rehaao ||

I dedicate my body and mind to whoever gives me even a drop of this wine from such a vat. ||1||Pause||

ਰਾਮਲਕੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੨

Raag Raamkali Bhagat Kabir

ਭਵਨ ਚਤੁਰ ਦਸ ਭਾਠੀ ਕੀਨ੍ਹੀ ਬ੍ਰਹਮ ਅਗਨਿ ਤਨਿ ਜਾਰੀ ਰੇ ॥

Bhavan Chathur Dhas Bhaathee Keenhee Breham Agan Than Jaaree Rae ||

I have made the fourteen worlds the furnace, and I have burnt my body with the fire of God.

ਰਾਮਲਕੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੩

Raag Raamkali Bhagat Kabir

ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥

Mudhraa Madhak Sehaj Dhhun Laagee Sukhaman Pochanehaaree Rae ||2||

My mudra - my hand-gesture, is the pipe; tuning into the celestial sound current within, the Shushmanaa - the central spinal channel, is my cooling pad. ||2||

ਰਾਮਲਕੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੩

Raag Raamkali Bhagat Kabir

ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ ॥

Theerathh Barath Naem Such Sanjam Rav Sas Gehanai Dhaeo Rae ||

Pilgrimages, fasting, vows, purifications, self-discipline, austerities and breath control through the sun and moon channels - all these I pledge.

ਰਾਮਲਕੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੪

Raag Raamkali Bhagat Kabir

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥੩॥

Surath Piaal Sudhhaa Ras Anmrith Eaehu Mehhaa Ras Paeo Rae ||3||

My focused consciousness is the cup, and the Ambrosial Nectar is the pure juice. I drink in the supreme, sublime essence of this juice. ||3||

ਰਾਮਲਕੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੫

Raag Raamkali Bhagat Kabir

ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੁਆ ਰਾਤੋ ਰੇ ॥

Nijhar Dhhaar Chuai Ath Niramal Eih Ras Manooaa Raatho Rae ||

The pure stream constantly trickles forth, and my mind is intoxicated by this sublime essence.

ਰਾਮਲਕੀ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੫

Raag Raamkali Bhagat Kabir

ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥੪॥੧॥

Kehi Kabeer Sagalae Madh Shhooshhae Eihai Mehhaa Ras Saacho Rae ||4||1||

Says Kabeer, all other wines are trivial and tasteless; this is the only true, sublime essence. ||4||1||

ਰਾਮਲਕੀ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੬

Raag Raamkali Bhagat Kabir

ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥

Gurr Kar Giaan Dhhaan Kar Mehooaa Bho Bhaathee Man Dhhaaraa ||

Make spiritual wisdom the molasses, meditation the flowers, and the Fear of God the fire enshrined in your mind.

ਰਾਮਲਕੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੬

Raag Raamkali Bhagat Kabir

ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ ॥੧॥

Sukhaman Naaree Sehaj Samaanee Peevai Peevanehaaraa ||1||

The Shushmanaa, the central spinal channel, is intuitively balanced, and the drinker drinks in this wine. ||1||

ਰਾਮਲਕੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੭

Raag Raamkali Bhagat Kabir

ਅਉਧੂ ਮੇਰਾ ਮਨੁ ਮਤਵਾਰਾ ॥

Aoudhhoo Maeraa Man Mathavaaraa ||

O hermit Yogi, my mind is intoxicated.

ਰਾਮਲਕੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੭

Raag Raamkali Bhagat Kabir

ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥

Ounamadh Chadtaa Madhan Ras Chaakhiaa Thribhavan Bhaeiaa Oujiaaraa ||1|| Rehaao ||

When that wine rises up, one tastes the sublime essence of this juice, and sees across the three worlds.

||1||Pause||

ਰਾਮਲਕੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੮

Raag Raamkali Bhagat Kabir

ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥

Dhue Pur Jor Rasaaee Bhaathee Peeo Mehaa Ras Bhaaree ||

Joining the two channels of the breath, I have lit the furnace, and I drink in the supreme, sublime essence.

ਰਾਮਲਕੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੮

Raag Raamkali Bhagat Kabir

ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥੨॥

Kaam Krodhh Dhue Keeeae Jalaethaa Shhoott Gee Sansaaree ||2||

I have burnt both sexual desire and anger, and I have been emancipated from the world. ||2||

ਰਾਮਲਕੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੯

Raag Raamkali Bhagat Kabir

ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥

Pragatt Pragaas Giaan Gur Ganmith Sathigur Thae Sudhh Paaee ||

The light of spiritual wisdom enlightens me; meeting with the Guru, the True Guru, I have obtained this understanding.

ਰਾਮਲਕੀ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੦

Raag Raamkali Bhagat Kabir

ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥੩॥੨॥

Dhaas Kabeer Thaas Madh Maathaa Ouchak N Kabehoo Jaaee ||3||2||

Slave Kabeer is intoxicated with that wine, which never wears off. ||3||2||

ਰਾਮਲਕੀ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੦

Raag Raamkali Bhagat Kabir

ਤੂੰ ਮੇਰੇ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥

Thoon Maero Maer Parabath Suaamee Outt Gehee Mai Thaeree ||

You are my Sumayr Mountain, O my Lord and Master; I have grasped Your Support.

ਰਾਮਲਕੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੧

Raag Raamkali Bhagat Kabir

ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥

Naa Thum Ddolahu Naa Ham Girathae Rakh Leenee Har Maeree ||1||

You do not shake, and I do not fall. You have preserved my honor. ||1||

ਰਾਮਲਕੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੧

Raag Raamkali Bhagat Kabir

ਅਬ ਤਬ ਜਬ ਕਬ ਤੁਹੀ ਤੁਹੀ ॥

Ab Thab Jab Kab Thuhee Thuhee ||

Now and then, here and there, You, only You.

ਰਾਮਲਕੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੨

Raag Raamkali Bhagat Kabir

ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥

Ham Thua Parasaadh Sukhee Sadh Hee ||1|| Rehaao ||

By Your Grace, I am forever in peace. ||1||Pause||

ਰਾਮਲਕੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੨

Raag Raamkali Bhagat Kabir

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥

Thorae Bharosae Magehar Basiou Maerae Than Kee Thapath Bujhaaee ||

Relying upon You, I can live even in the cursed place of Magahar; You have put out the fire of my body.

ਰਾਮਲਕੀ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੩

Raag Raamkali Bhagat Kabir

ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥

Pehilae Dharasan Magehar Paaeiou Fun Kaasee Basae Aaee ||2||

First, I obtained the Blessed Vision of Your Darshan in Magahar; then, I came to dwell at Benares. ||2||

ਰਾਮਲਕੀ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੩

Raag Raamkali Bhagat Kabir

ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥

Jaisaa Magehar Thaisee Kaasee Ham Eaekai Kar Jaanee ||

As is Magahar, so is Benares; I see them as one and the same.

ਰਾਮਲਕੀ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੪

Raag Raamkali Bhagat Kabir

ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥

Ham Niradhhan Jio Eihu Dhhan Paaeiaa Marathae Foott Gumaanee ||3||

I am poor, but I have obtained this wealth of the Lord; the proud are bursting with pride, and die. ||3||

ਰਾਮਲਕੀ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੪

Raag Raamkali Bhagat Kabir

ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥

Karai Gumaan Chubhehi This Soolaa Ko Kaadtan Ko Naahee ||

One who takes pride in himself is stuck with thorns; no one can pull them out.

ਰਾਮਲਕੀ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੫

Raag Raamkali Bhagat Kabir

ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥

Ajai S Chobh Ko Bilal Bilaathae Narakae Ghor Pachaahee ||4||

Here, he cries bitterly, and hereafter, he burns in the most hideous hell. ||4||

ਰਾਮਲਕੀ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੫

Raag Raamkali Bhagat Kabir

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥

Kavan Narak Kiaa Surag Bichaaraa Santhan Dhooo Raadhae ||

What is hell, and what is heaven? The Saints reject them both.

ਰਾਮਲਕੀ (ਭ. ਕਬੀਰ) (੩) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੬

Raag Raamkali Bhagat Kabir

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥

Ham Kaahoo Kee Kaan N Kadtathae Apanae Gur Parasaadhae ||5||

I have no obligation to either of them, by the Grace of my Guru. ||5||

ਰਾਮਲਕੀ (ਭ. ਕਬੀਰ) (੩) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੬

Raag Raamkali Bhagat Kabir

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥

Ab Tho Jaae Chadtae Singhaasan Milae Hai Saaringapaanee ||

Now, I have mounted to the throne of the Lord; I have met the Lord, the Sustainer of the World.

ਰਾਮਲਕੀ (ਭ. ਕਬੀਰ) (੩) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੭

Raag Raamkali Bhagat Kabir

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥

Raam Kabeeraa Eaek Bheae Hai Koe N Sakai Pashhaanee ||6||3||

The Lord and Kabeer have become one. No one can tell them apart. ||6||3||

ਰਾਮਲਕੀ (ਭ. ਕਬੀਰ) (੩) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੮

Raag Raamkali Bhagat Kabir

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥

Santhaa Maano Dhoothaa Ddaano Eih Kuttavaaree Maeree ||

I honor and obey the Saints, and punish the wicked; this is my duty as God's police officer.

ਰਾਮਲਕੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੮

Raag Raamkali Bhagat Kabir

ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥

Dhivas Rain Thaerae Paa Paloso Kaes Chavar Kar Faeree ||1||

Day and night, I wash Your feet, Lord; I wave my hair as the chauree, to brush away the flies. ||1||

ਰਾਮਲਕੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੯

Raag Raamkali Bhagat Kabir

ਹਮ ਕੂਕਰ ਤੇਰੇ ਦਰਬਾਰਿ ॥

Ham Kookar Thaerae Dharabaar ||

I am a dog at Your Court, Lord.

ਰਾਮਲਕੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੯

Raag Raamkali Bhagat Kabir

ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥

Bhoukehi Aagai Badhan Pasaar ||1|| Rehaao ||

I open my snout and bark before it. ||1||Pause||

ਰਾਮਲਕੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੯ ਪੰ. ੧੯

Raag Raamkali Bhagat Kabir